

ਫੈਮਿਲੀ ਮੇਨਟੇਨੈਂਸ ਐਨਫੋਰਸਮੈਂਟ ਪ੍ਰੋਗਰਾਮ  
ਨਵੇਂ ਇਮੀਗਰੈਂਟਾਂ ਲਈ ਜਾਣਕਾਰੀ



**ਕੀ ਤੁਹਾਨੂੰ ਚਾਈਲਡ ਸੱਪੋਰਟ ਬਾਰੇ ਮਦਦ ਦੀ ਲੋੜ ਹੈ?**

ਬ੍ਰਿਟਿਸ਼ ਕੋਲੰਬੀਆ ਫੈਮਿਲੀ ਲਾਅ ਅਧੀਨ ਜਦੋਂ ਮਾਪਿਆਂ ਦਾ ਤਲਾਕ ਹੋ ਜਾਂਦਾ ਹੈ ਜਾਂ ਉਹ ਅਲੱਗ ਹੋ ਜਾਂਦੇ ਹਨ ਤਾਂ ਬੱਚਿਆਂ ਦੀ ਭਲਾਈ ਸਭ ਤੋਂ ਜ਼ਰੂਰੀ ਮੁੱਦਾ ਹੁੰਦਾ ਹੈ। ਇਸ ਦਾ ਅਰਥ ਹੈ ਕਿ ਮਾਪੇ ਭਾਵੇਂ ਇਕੱਠੇ ਨਹੀਂ ਰਹਿੰਦੇ ਪਰ ਉਹਨਾਂ ਲਈ ਬੱਚਿਆਂ ਦੀ ਵਿੱਤੀ ਸਹਾਇਤਾ ਜਾਰੀ ਰੱਖਣੀ ਲਾਜ਼ਮੀ ਹੈ।

ਕਈ ਵਾਰੀ ਮਾਪੇ ਚਾਈਲਡ ਸੱਪੋਰਟ ਆਰਡਰ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ। ਇਸ ਨਾਲ ਬੱਚਿਆਂ ਅਤੇ ਪਰਿਵਾਰਾਂ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ। ਚਾਈਲਡ ਸੱਪੋਰਟ ਲੈਣ ਵਿੱਚ ਮੁਸ਼ਕਲਾਂ ਪੈਦਾ ਹੋਣ ਤੇ ਪਰਿਵਾਰ ਫੈਮਿਲੀ ਮੇਨਟੇਨੈਂਸ ਐਨਫੋਰਸਮੈਂਟ ਪ੍ਰੋਗਰਾਮ ਤੋਂ ਮਦਦ ਲੈ ਸਕਦੇ ਹਨ। ਇਹ ਇੱਕ ਮੁਫਤ ਸਰਕਾਰੀ ਪ੍ਰੋਗਰਾਮ ਹੈ ਜਿਹੜਾ ਸਾਥੀ ਅਤੇ ਬੱਚੇ ਲਈ ਵਿੱਤੀ ਸਹਾਇਤਾ ਲੈਣ, ਸਹਾਇਤਾ ਅਦਾਇਗੀ ਦੀ ਪੈਰਵਾਈ ਕਰਨ ਅਤੇ ਸਹਾਇਤਾ ਬਾਰੇ ਹੁਕਮਾਂ ਨੂੰ ਲਾਗੂ ਕਰਨ ਵਿੱਚ ਪਰਿਵਾਰਾਂ ਦੀ ਮਦਦ ਕਰਦਾ ਹੈ। ਫੈਮਿਲੀ ਮੇਨਟੇਨੈਂਸ ਐਨਫੋਰਸਮੈਂਟ ਪ੍ਰੋਗਰਾਮ ਕੋਲ ਬਕਾਇਆ ਸੱਪੋਰਟ ਅਦਾਇਗੀਆਂ ਲੈਣ ਲਈ ਕਾਨੂੰਨੀ ਸ਼ਕਤੀ ਹੈ। ਉਦਾਹਰਣ ਦੇ ਤੌਰ ਤੇ ਉਹ ਕੰਮ ਦੇ ਮਾਲਕ ਨੂੰ ਮਾਪੇ ਦੀ ਤਨਖਾਹ ਵਿੱਚੋਂ ਕਟੌਤੀ ਕਰਨ ਲਈ ਆਖ ਸਕਦੇ ਹਨ।

ਇਸ ਮੁਫਤ ਪ੍ਰੋਗਰਾਮ ਹੇਠ ਅਰਜ਼ੀ ਦੇਣ ਲਈ ਮਾਪੇ ਕੋਲ ਪਹਿਲਾਂ ਕਾਨੂੰਨੀ ਸੱਪੋਰਟ ਆਰਡਰ ਜਾਂ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੱਪੋਰਟ ਦਾ ਸਮਝੌਤਾ ਹੋਣਾ ਲਾਜ਼ਮੀ ਹੈ। ਚਾਈਲਡ ਸੱਪੋਰਟ ਆਰਡਰ ਜਾਂ ਸਮਝੌਤਾ ਕਰਨ ਵਿੱਚ ਮਦਦ ਲੈਣ ਲਈ ਪਰਿਵਾਰਾਂ ਨੂੰ ਕਾਨੂੰਨੀ ਮਾਹਿਰਾਂ ਦੀ ਸਲਾਹ ਜਾਂ ਸਹਾਇਤਾ ਲੈਣੀ ਚਾਹੀਦੀ ਹੈ। ਫੈਮਿਲੀ ਜਸਟਿਸ ਸੈਂਟਰ ਉਹਨਾਂ ਨੂੰ ਜਾਣਕਾਰੀ ਅਤੇ ਸਹਾਇਤਾ ਦੇ ਸਕਦੇ ਹਨ। ਫੈਮਿਲੀ ਮੇਨਟੇਨੈਂਸ ਐਨਫੋਰਸਮੈਂਟ ਪ੍ਰੋਗਰਾਮ ਕਾਨੂੰਨੀ ਸਹਾਇਤਾ ਜਾਂ ਚਾਈਲਡ ਸੱਪੋਰਟ ਆਰਡਰ ਨਹੀਂ ਦਿੰਦਾ।

ਕਈ ਵਾਰੀ ਇੱਕ ਮਾਪਾ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਰਹਿੰਦਾ ਹੈ। ਸਰਕਾਰ ਨੇ ਕੈਨੇਡਾ ਦੇ ਸਾਰੇ ਹੋਰ ਸੂਬਿਆਂ ਅਤੇ ਕਈ ਬਾਹਰਲੇ ਮੁਲਕਾਂ ਨਾਲ ਇਹ ਪ੍ਰਬੰਧ ਕੀਤਾ ਹੋਇਆ ਹੈ ਕਿ ਚਾਈਲਡ ਸੱਪੋਰਟ ਜ਼ਿੰਮੇਵਾਰੀਆਂ ਦੀ ਪਾਲਣਾ ਕੀਤੀ ਜਾਵੇ। **ਬੱਚਿਆਂ ਲਈ ਮਦਦ ਲੈਣੀ ਜਦੋਂ ਇੱਕ ਮਾਪਾ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਰਹਿੰਦਾ ਹੈ:** ਨਾਂ ਦੇ ਇੱਕ ਵੱਖਰੇ ਫਾਰਮ ਤੇ ਉਹਨਾਂ ਸੂਬਿਆਂ ਅਤੇ ਮੁਲਕਾਂ ਦੀ ਸੂਚੀ ਹੈ ਜਿਹਨਾਂ ਨਾਲ ਅਜੇਹਾ ਪ੍ਰਬੰਧ ਹੈ।

ਫੈਮਿਲੀ ਮੇਨਟੇਨੈਂਸ ਐਨਫੋਰਸਮੈਂਟ ਪ੍ਰੋਗਰਾਮ ਅਧੀਨ ਅਰਜ਼ੀ ਦੇਣ ਜਾਂ ਹੋਰ ਜਾਣਕਾਰੀ ਲੈਣ ਲਈ [www.fmep.gov.bc.ca](http://www.fmep.gov.bc.ca) ਤੇ ਜਾਓ ਜਾਂ ਵੈਨਕੂਵਰ ਅਤੇ ਲੇਅਰ ਮੇਨਲੈਂਡ ਵਿੱਚ 604 678-5670, ਵਿਕਟੋਰੀਆ ਵਿੱਚ 250 220-4040 ਤੇ ਅਤੇ ਉੱਤਰੀ ਜਾਂ ਅੰਦਰੂਨੀ ਹਿੱਸਿਆਂ ਵਿੱਚ 250 434-6020 ਤੇ ਫੋਨ ਕਰੋ।